

 Print Page

Sri Guru Granth Sahib

Displaying 521 of

ਮਃ ੫ ॥

Ma 5 ॥

Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੧

ਜਿਮੀ ਵਸੰਦੀ ਪਾਣੀਐ ਈਧਣੁ ਰਖੈ ਭਾਹਿ ॥

Jimee Vasandhee Paaneeai Eedhhan Rakhai Bhaahi ॥

The earth is in the water, and the fire is contained in the wood.

ਗੁਜਰੀ ਵਾਰ (ਮਃ ੫) (੧੧) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੧ ਪੰ. ੧

Raag Goojree Guru Arjan Dev

ਨਾਨਕ ਸੋ ਸਹੁ ਆਹਿ ਜਾ ਕੈ ਆਢਲਿ ਹਭੁ ਕੋ ॥੨॥

Naanak So Sahu Aahi Jaa Kai Aadtal Habh Ko ॥2॥

O Nanak, yearn for that Lord, who is the Support of all. ॥2॥

ਗੁਜਰੀ ਵਾਰ (ਮਃ ੫) (੧੧) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੧ ਪੰ. ੧

Raag Goojree Guru Arjan Dev

ਪਉੜੀ ॥

Pourree ॥

Pauree:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੧

ਤੇਰੇ ਕੀਤੇ ਕੰਮ ਤੁਧੈ ਹੀ ਗੋਚਰੇ ॥

Thaerae Keethae Kanm Thudhhai Hee Gocharae ॥

The works which You have done, O Lord, could only have been performed by You.

ਗੁਜਰੀ ਵਾਰ (ਮਃ ੫) (੧੧):੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੧ ਪੰ. ੨

Raag Goojree Guru Arjan Dev

ਸੋਈ ਵਰਤੈ ਜਗਿ ਜਿ ਕੀਆ ਤੁਧੁ ਧੁਰੇ ॥

Soee Varathai Jag J Keeaa Thudhh Dhurrae ॥

That alone happens in the world, which You, O Master, have done.

ਗੁਜਰੀ ਵਾਰ (ਮਃ ੫) (੧੧):੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੧ ਪੰ. ੨

Raag Goojree Guru Arjan Dev

ਬਿਸਮੁ ਭਏ ਬਿਸਮਾਦ ਦੇਖਿ ਕੁਦਰਤਿ ਤੇਰੀਆ ॥

Bisam Bheae Bisamaadh Dhaekh Kudharath Thaereea ||

I am wonderstruck beholding the wonder of Your Almighty Creative Power.

ਗੁਜਰੀ ਵਾਰਾ (ਮਃ ੫) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੨

Raag Goojree Guru Arjan Dev

ਸਰਣਿ ਪਰੇ ਤੇਰੀ ਦਾਸ ਕਰਿ ਗਤਿ ਹੋਇ ਮੇਰੀਆ ॥

Saran Parae Thaeree Dhaas Kar Gath Hoe Maereea ||

I seek Your Sanctuary - I am Your slave; if it is Your Will, I shall be emancipated.

ਗੁਜਰੀ ਵਾਰਾ (ਮਃ ੫) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੩

Raag Goojree Guru Arjan Dev

ਤੇਰੈ ਹਥਿ ਨਿਧਾਨੁ ਭਾਵੈ ਤਿਸੁ ਦੇਹਿ ॥

Thaerai Hathh Nidhhaan Bhaavai This Dhaehi ||

The treasure is in Your Hands; according to Your Will, You bestow it.

ਗੁਜਰੀ ਵਾਰਾ (ਮਃ ੫) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੩

Raag Goojree Guru Arjan Dev

ਜਿਸ ਨੋ ਹੋਇ ਦਇਆਲੁ ਹਰਿ ਨਾਮੁ ਸੇਇ ਲੇਹਿ ॥

Jis No Hoe Dhaeiaal Har Naam Sae Laehi ||

One, upon whom You have bestowed Your Mercy, is blessed with the Lord's Name.

ਗੁਜਰੀ ਵਾਰਾ (ਮਃ ੫) (੧੧):੬ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੪

Raag Goojree Guru Arjan Dev

ਅਗਮ ਅਗੋਚਰ ਬੇਅੰਤ ਅੰਤੁ ਨ ਪਾਈਐ ॥

Agam Agochar Baeanth Anth N Paaeeai ||

You are unapproachable, unfathomable and infinite; Your limits cannot be found.

ਗੁਜਰੀ ਵਾਰਾ (ਮਃ ੫) (੧੧):੭ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੪

Raag Goojree Guru Arjan Dev

ਜਿਸ ਨੋ ਹੋਹਿ ਕ੍ਰਿਪਾਲੁ ਸੁ ਨਾਮੁ ਧਿਆਈਐ ॥੧੧॥

Jis No Hohi Kirapaal S Naam Dhhaiaeeai ||11||

One, unto whom You have been compassionate, meditates on the Naam, the Name of the Lord. ||11||

ਗੁਜਰੀ ਵਾਰਾ (ਮਃ ੫) (੧੧):੮ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੪

Raag Goojree Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੧

ਕੜਛੀਆ ਫਿਰੰਨਿ ਸੁਆਉ ਨ ਜਾਣਨਿ ਸੁਵੀਆ ॥

Karrashheaaa Firannah Suaao N Jaananih Sunjeeaa ||

The ladles cruise through the food, but they do not know the taste of it.

ਗੁਜਰੀ ਵਾਰ (ਮਃ ੫) (੧੨) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੫

Raag Goojree Guru Arjan Dev

ਸੇਈ ਮੁਖ ਦਿਸੰਨਿ ਨਾਨਕ ਰਤੇ ਪ੍ਰੇਮ ਰਸਿ ॥੧॥

Saeer Mukh Dhisannih Naanak Rathae Praem Ras ||1||

I long to see the faces of those, O Nanak, who are imbued with the essence of the Lord's Love. ||1||

ਗੁਜਰੀ ਵਾਰ (ਮਃ ੫) (੧੨) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੫

Raag Goojree Guru Arjan Dev

ਮਃ ੫ ॥

Ma 5 ||

Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੧

ਖੋਜੀ ਲਧਮੁ ਖੋਜੁ ਛਡੀਆ ਉਜਾੜਿ ॥

Khojee Ladhham Khoj Shhaddeaaa Oujaarr ||

Through the Tracker, I discovered the tracks of those who ruined my crops.

ਗੁਜਰੀ ਵਾਰ (ਮਃ ੫) (੧੨) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੬

Raag Goojree Guru Arjan Dev

ਤੈ ਸਹਿ ਦਿਤੀ ਵਾੜਿ ਨਾਨਕ ਖੇਤੁ ਨ ਛਿਜਈ ॥੨॥

Thai Sehi Dhithee Vaarr Naanak Khaeth N Shhijee ||2||

You, O Lord, have put up the fence; O Nanak, my fields shall not be plundered again. ||2||

ਗੁਜਰੀ ਵਾਰ (ਮਃ ੫) (੧੨) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੬

Raag Goojree Guru Arjan Dev

ਪਉੜੀ ॥

Pourree ||

Pauree:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੧

ਆਰਾਧਿਹੁ ਸਚਾ ਸੋਇ ਸਭੁ ਕਿਛੁ ਜਿਸੁ ਪਾਸਿ ॥

Aaraadhhihu Sachaa Soe Sabh Kishh Jis Paas ||

Worship in adoration that True Lord; everything is under His Power.

ਗੁਜਰੀ ਵਾਰ (ਮਃ ੫) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੭

Raag Goojree Guru Arjan Dev

ਦੁਹਾ ਸਿਰਿਆ ਖਸਮੁ ਆਪਿ ਖਿਨ ਮਹਿ ਕਰੇ ਰਾਸਿ ॥

Dhuhaa Siriaa Khasam Aap Khin Mehi Karae Raas ||

He Himself is the Master of both ends; in an instant, He adjusts our affairs.

ਗੁਜਰੀ ਵਾਰਾ (ਮਃ ੫) (੧੨):੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੧ ਪੰ. ੭

Raag Goojree Guru Arjan Dev

ਤਿਆਗਹੁ ਸਗਲ ਉਪਾਵ ਤਿਸ ਕੀ ਓਟ ਗਹੁ ॥

Thiaagahu Sagal Oupaav This Kee Outt Gahu ||

Renounce all your efforts, and hold fast to His Support.

ਗੁਜਰੀ ਵਾਰਾ (ਮਃ ੫) (੧੨):੩ - ਗੁਰੂ ਗ੍ਰੰਥ ਸਾਹਿਬ: ਅੰਗ ੫੨੧ ਪੰ. ੮

Raag Goojree Guru Arjan Dev

ਪਉ ਸਰਣਾਈ ਭਜਿ ਸੁਖੀ ਹੁੰ ਸੁਖ ਲਹੁ ॥

Po Saranaaee Bhaj Sukhee Hoon Sukh Lahu ||

Run to His Sanctuary, and you shall obtain the comfort of all comforts.

ਗੁਜਰੀ ਵਾਰਾ (ਮਃ ੫) (੧੨):੪ - ਗੁਰੂ ਗ੍ਰੰਥ ਸਾਹਿਬ: ਅੰਗ ੫੨੧ ਪੰ. ੮

Raag Goojree Guru Arjan Dev

ਕਰਮ ਧਰਮ ਤਤੁ ਗਿਆਨੁ ਸੰਤਾ ਸੰਗੁ ਹੋਇ ॥

Karam Dharam Thath Giaan Santhaa Sang Hoe ||

The karma of good deeds, the righteousness of Dharma and the essence of spiritual wisdom are obtained in the Society of the Saints.

ਗੁਜਰੀ ਵਾਰਾ (ਮਃ ੫) (੧੨):੫ - ਗੁਰੂ ਗ੍ਰੰਥ ਸਾਹਿਬ: ਅੰਗ ੫੨੧ ਪੰ. ੯

Raag Goojree Guru Arjan Dev

ਜਪੀਐ ਅੰਮ੍ਰਿਤ ਨਾਮੁ ਬਿਘਨੁ ਨ ਲਗੈ ਕੋਇ ॥

Japeeai Anmrith Naam Bighan N Lagai Koe ||

Chanting the Ambrosial Nectar of the Naam, no obstacle shall block your way.

ਗੁਜਰੀ ਵਾਰਾ (ਮਃ ੫) (੧੨):੬ - ਗੁਰੂ ਗ੍ਰੰਥ ਸਾਹਿਬ: ਅੰਗ ੫੨੧ ਪੰ. ੯

Raag Goojree Guru Arjan Dev

ਜਿਸ ਨੋ ਆਪਿ ਦਇਆਲੁ ਤਿਸੁ ਮਨਿ ਵੁਠਿਆ ॥

Jis No Aap Dhaeiaal This Man Vuthiaa ||

The Lord abides in the mind of one who is blessed by His Kindness.

ਗੁਜਰੀ ਵਾਰਾ (ਮਃ ੫) (੧੨):੭ - ਗੁਰੂ ਗ੍ਰੰਥ ਸਾਹਿਬ: ਅੰਗ ੫੨੧ ਪੰ. ੯

Raag Goojree Guru Arjan Dev

ਪਾਈਅਨ੍ ਸਭਿ ਨਿਧਾਨ ਸਾਹਿਬਿ ਤੁਠਿਆ ॥੧੨॥

Paaeeanih Sabh Nidhhaan Saahib Thuthiaa ||12||

All treasures are obtained, when the Lord and Master is pleased. ||12||

ਗੁਜਰੀ ਵਾਰ (ਮਃ ੫) (੧੨):੮ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੦

Raag Goojree Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੧

ਲਧਮੁ ਲਭਣਹਾਰੁ ਕਰਮੁ ਕਰੰਦੋ ਮਾ ਪਿਰੀ ॥

Ladhham Labhanehaar Karam Karandho Maa Piree ||

I have found the object of my search - my Beloved took pity on me.

ਗੁਜਰੀ ਵਾਰ (ਮਃ ੫) (੧੩) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੧

Raag Goojree Guru Arjan Dev

ਇਕੋ ਸਿਰਜਣਹਾਰੁ ਨਾਨਕ ਬਿਆ ਨ ਪਸੀਐ ॥੧॥

Eiko Sirajanehaar Naanak Biaan N Paseeai ||1||

There is One Creator; O Nanak, I do not see any other. ||1||

ਗੁਜਰੀ ਵਾਰ (ਮਃ ੫) (੧੩) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੧

Raag Goojree Guru Arjan Dev

ਮਃ ੫ ॥

Ma 5 ||

Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੧

ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨਿ ਕੈ ॥

Paaparriaa Pashhaar Baan Sachaavaa Sannih Kai ||

Take aim with the arrow of Truth, and shoot down sin.

ਗੁਜਰੀ ਵਾਰ (ਮਃ ੫) (੧੩) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੨

Raag Goojree Guru Arjan Dev

ਗੁਰ ਮੰਤ੍ਰੁੜਾ ਚਿਤਾਰਿ ਨਾਨਕ ਦੁਖੁ ਨ ਥੀਵਈ ॥੨॥

Gur Mantharraa Chithaar Naanak Dhukh N Theevee ||2||

Cherish the Words of the Guru's Mantra, O Nanak, and you shall not suffer in pain. ||2||

ਗੁਜਰੀ ਵਾਰ (ਮਃ ੫) (੧੩) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੨

Raag Goojree Guru Arjan Dev

ਪਉੜੀ ॥

Pourree ||

Pauree:

ਗੁਜਰੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੧

ਵਾਹੁ ਵਾਹੁ ਸਿਰਜਣਹਾਰ ਪਾਈਅਨੁ ਠਾਢਿ ਆਪਿ ॥

Vaahu Vaahu Sirajanehaar Paaseen Thaadit Aap ||

Waaho! Waaho! The Creator Lord Himself has brought about peace and tranquility.

ਗੁਜਰੀ ਵਾਰ (ਮਃ ੫) (੧੩):੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੧ ਪੰ. ੧੩

Raag Goojree Guru Arjan Dev

ਜੀਅ ਜੰਤ ਮਿਹਰਵਾਨੁ ਤਿਸ ਨੋ ਸਦਾ ਜਾਪਿ ॥

Jeeaa Janth Miharavaan This No Sadhaa Jaap ||

He is Kind to all beings and creatures; meditate forever on Him.

ਗੁਜਰੀ ਵਾਰ (ਮਃ ੫) (੧੩):੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੧ ਪੰ. ੧੩

Raag Goojree Guru Arjan Dev

ਦਇਆ ਧਾਰੀ ਸਮਰਥਿ ਚੁਕੇ ਬਿਲ ਬਿਲਾਪ ॥

Dhaeiaa Dhhaaree Samarathh Chukae Bil Bilaap ||

The all-powerful Lord has shown Mercy, and my cries of suffering are ended.

ਗੁਜਰੀ ਵਾਰ (ਮਃ ੫) (੧੩):੩ - ਗੁਰੂ ਗ੍ਰੰਥ ਸਾਹਿਬ: ਅੰਗ ੫੨੧ ਪੰ. ੧੩

Raag Goojree Guru Arjan Dev

ਨਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪਿ ॥

Nathae Thaaap Dhukh Rog Poorae Gur Prathaap ||

My fevers, pains and diseases are gone, by the Grace of the Perfect Guru.

ਗੁਜਰੀ ਵਾਰ (ਮਃ ੫) (੧੩):੪ - ਗੁਰੂ ਗ੍ਰੰਥ ਸਾਹਿਬ: ਅੰਗ ੫੨੧ ਪੰ. ੧੪

Raag Goojree Guru Arjan Dev

ਕੀਤੀਅਨੁ ਆਪਣੀ ਰਖ ਗਰੀਬ ਨਿਵਾਜਿ ਥਾਪਿ ॥

Keetheean Aapanee Rakh Gareeb Nivaaaj Thhaap ||

The Lord has established me, and protected me; He is the Cherisher of the poor.

ਗੁਜਰੀ ਵਾਰ (ਮਃ ੫) (੧੩):੫ - ਗੁਰੂ ਗ੍ਰੰਥ ਸਾਹਿਬ: ਅੰਗ ੫੨੧ ਪੰ. ੧੪

Raag Goojree Guru Arjan Dev

ਆਪੇ ਲਇਅਨੁ ਛੁਡਾਇ ਬੰਧਨ ਸਗਲ ਕਾਪਿ ॥

Aapae Laeian Shhaddaae Bandhhan Sagal Kaap ||

He Himself has delivered me, breaking all my bonds.

ਗੁਜਰੀ ਵਾਰ (ਮਃ ੫) (੧੩):੬ - ਗੁਰੂ ਗ੍ਰੰਥ ਸਾਹਿਬ: ਅੰਗ ੫੨੧ ਪੰ. ੧੫

Raag Goojree Guru Arjan Dev

ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖਿ ਧ੍ਰਾਪਿ ॥

Thisan Bujhee Aas Punnee Man Santhokh Dhhraap ||

My thirst is quenched, my hopes are fulfilled, and my mind is contented and satisfied.

ਗੁਜਰੀ ਵਾਰ (ਮਃ ੫) (੧੩):੭ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੫

Raag Goojree Guru Arjan Dev

ਵਡੀ ਹੂੰ ਵਡਾ ਅਪਾਰ ਖਸਮੁ ਜਿਸੁ ਲੇਪੁ ਨ ਪੁੰਨਿ ਪਾਪਿ ॥੧੩॥

Vaddee Hoon Vaddaa Apaar Khasam Jis Laep N Punn Paap ||13||

The greatest of the great, the Infinite Lord and Master - He is not affected by virtue and vice. ||13||

ਗੁਜਰੀ ਵਾਰ (ਮਃ ੫) (੧੩):੮ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੬

Raag Goojree Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੧

ਜਾ ਕਉ ਭਏ ਕ੍ਰਿਪਾਲ ਪ੍ਰਭ ਹਰਿ ਹਰਿ ਸੇਈ ਜਪਾਤ ॥

Jaa Ko Bheae Kirapaal Prabh Har Har Saeeee Japaath ||

They alone meditate on the Lord God, Har, Har, unto whom the Lord is Merciful.

ਗੁਜਰੀ ਵਾਰ (ਮਃ ੫) (੧੪) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੬

Raag Goojree Guru Arjan Dev

ਨਾਨਕ ਪ੍ਰੀਤਿ ਲਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ ॥੧॥

Naanak Preeth Lagee Thin Raam Sio Bhaettath Saadhh Sangaath ||1||

O Nanak, they enshrine love for the Lord, meeting the Saadh Sangat, the Company of the Holy. ||1||

ਗੁਜਰੀ ਵਾਰ (ਮਃ ੫) (੧੪) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੭

Raag Goojree Guru Arjan Dev

ਮਃ ੫ ॥

Ma 5 ||

Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੧

ਰਾਮੁ ਰਮਹੁ ਬਡਭਾਗੀਹੋ ਜਲਿ ਥਲਿ ਮਹੀਅਲਿ ਸੋਇ ॥

Raam Ramahu Baddabhaageeho Jal Thhal Meheal Soe ||

Contemplate the Lord, O very fortunate ones; He is pervading in the water, the land and the sky.

ਗੁਜਰੀ ਵਾਰ (ਮਃ ੫) (੧੪) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੭

Raag Goojree Guru Arjan Dev

ਨਾਨਕ ਨਾਮਿ ਅਰਾਧਿਐ ਬਿਘਨੁ ਨ ਲਾਗੈ ਕੋਇ ॥੨॥

Naanak Naam Araadhiai Bighan N Laagai Koe ||2||

O Nanak, worshipping the Naam, the Name of the Lord, the mortal encounters no misfortune. ||2||

ਗੁਜਰੀ ਵਾਰ (ਮਃ ੫) (੧੪) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੮

Raag Goojree Guru Arjan Dev

ਪਉੜੀ ॥

Pourree ||

Pauree:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੧

ਭਗਤਾ ਕਾ ਬੋਲਿਆ ਪਰਵਾਣੁ ਹੈ ਦਰਗਹ ਪਵੈ ਥਾਇ ॥

Bhagathaa Kaa Boliia Paravaan Hai Dharageh Pavai Thhaae ||

The speech of the devotees is approved; it is accepted in the Court of the Lord.

ਗੁਜਰੀ ਵਾਰ (ਮਃ ੫) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੯

Raag Goojree Guru Arjan Dev

ਭਗਤਾ ਤੇਰੀ ਟੇਕ ਰਤੇ ਸਚਿ ਨਾਇ ॥

Bhagathaa Thaeree Ttaek Rathae Sach Naae ||

Your devotees take to Your Support; they are imbued with the True Name.

ਗੁਜਰੀ ਵਾਰ (ਮਃ ੫) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੯

Raag Goojree Guru Arjan Dev

ਜਿਸ ਨੋ ਹੋਇ ਕ੍ਰਿਪਾਲੁ ਤਿਸ ਕਾ ਦੁਖੁ ਜਾਇ ॥

Jis No Hoe Kirapaal This Kaa Dhookh Jaae ||

One unto whom You are Merciful, has his sufferings depart.

ਗੁਜਰੀ ਵਾਰ (ਮਃ ੫) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੯

Raag Goojree Guru Arjan Dev